



450 ਡਾਲਰ ਕੋਰੋਨਾਵਾਇਰਸ (COVID-19) ਟੈਸਟ ਸਹਾਇਤਾ

\$450 Coronavirus (COVID-19) testing support – Punjabi

ਹਰ ਕਿਸੇ ਲਈ ਮੁਫਤ ਟੈਸਟ

ਕੋਰੋਨਾਵਾਇਰਸ ਟੈਸਟ ਹਰ ਕਿਸੇ ਵਾਸਤੇ ਮੁਫਤ ਹੈ। ਇਸ ਵਿੱਚ ਉਹ ਲੋਕ ਸ਼ਾਮਲ ਹਨ ਜਿੰਨ੍ਹਾਂ ਕੋਲ ਮੈਡੀਕੇਅਰ ਕਾਰਡ ਨਹੀਂ ਹੈ, ਜਿਵੇਂ ਕਿ ਵਿਦੇਸ਼ਾਂ ਤੋਂ ਆਏ ਹੋਏ ਸੈਲਾਨੀ, ਪ੍ਰਵਾਸੀ ਕਾਮੇ ਅਤੇ ਸ਼ਰਣ ਮੰਗਣ ਵਾਲੇ।

ਜੇ ਤੁਹਾਨੂੰ ਕੋਰੋਨਾਵਾਇਰਸ (COVID-19) ਦੇ ਲੱਛਣ ਹਨ ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਟੈਸਟ ਕਰਵਾਉਣਾ ਚਾਹੀਦਾ ਹੈ।

ਜੇ ਤੁਸੀਂ ਟੈਸਟ ਕਰਵਾਉਂਦੇ ਹੋ, ਤਾਂ ਵਿਕਟੋਰੀਆ ਦੀ ਸਰਕਾਰ ਕੋਲੋਂ ਤੁਸੀਂ ਵਿੱਤੀ ਮਦਦ ਪ੍ਰਾਪਤ ਕਰ ਸਕਦੇ ਹੋ

ਤੁਹਾਡੇ ਵੱਲੋਂ ਕੋਰੋਨਾਵਾਇਰਸ (COVID-19) ਟੈਸਟ ਕਰਵਾਏ ਜਾਣ ਦੇ ਬਾਅਦ ਤੁਹਾਨੂੰ ਲਾਜ਼ਮੀ ਤੌਰ ਤੱਕ ਘਰ ਵਿੱਚ ਰਹਿਣਾ ਚਾਹੀਦਾ ਹੈ, ਜਦੋਂ ਤੱਕ ਤੁਹਾਨੂੰ ਆਪਣੇ ਨਤੀਜੇ ਮਿਲ ਨਹੀਂ ਜਾਂਦੇ ਹਨ। ਤੁਸੀਂ ਸਿਰਫ ਸੰਕਟ ਵਾਲੇ ਸਮੇਂ ਕਰਕੇ ਹੀ ਘਰੋਂ ਬਾਹਰ ਜਾ ਸਕਦੇ ਹੋ। ਤੁਸੀਂ ਕੰਮ ਉੱਤੇ ਨਹੀਂ ਜਾ ਸਕਦੇ ਹੋ।

ਜੇ ਤੁਸੀਂ ਆਪਣੇ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਆਪਣੀ ਕੰਮ ਵਾਲੀ ਆਮਦਨ ਗਵਾਉਣ ਬਾਰੇ ਚਿੰਤਤ ਹੋ, ਤਾਂ ਤੁਸੀਂ ਵਿਕਟੋਰੀਆ ਦੀ ਸਰਕਾਰ ਕੋਲੋਂ ਕੋਰੋਨਾਵਾਇਰਸ (COVID-19) ਸਹਾਇਤਾ ਵਜੋਂ 450 ਡਾਲਰ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ।

ਇਹ ਸਹਾਇਤਾ ਉਹਨਾਂ ਕਾਮਿਆਂ ਵਾਸਤੇ ਉਪਲਬਧ ਹੈ, ਜਿੰਨ੍ਹਾਂ ਕੋਲ ਬਿਮਾਰੀ ਵਾਲੀ ਛੁੱਟੀ ਨਹੀਂ ਹੈ ਜਿਸ ਦੀ ਉਹ ਵਰਤੋਂ ਕਰ ਸਕਦੇ ਹਨ। ਇਸ ਵਿੱਚ ਆਮ ਕਾਮੇ, ਠੇਕੇ ਉੱਤੇ ਕੰਮ ਕਰਨ ਵਾਲੇ ਕਾਮੇ ਅਤੇ ਉਹ ਲੋਕ ਸ਼ਾਮਲ ਹਨ ਜਿੰਨ੍ਹਾਂ ਕੋਲ ਹੁਣ ਬਿਮਾਰੀ ਵਾਲੀ ਛੁੱਟੀ ਨਹੀਂ ਹੈ।

ਵਿਕਟੋਰੀਆ ਵਿੱਚ ਰਹਿ ਰਹੇ ਕਿਸੇ ਵੀ ਵਿਅਕਤੀ ਨੂੰ ਇਹ ਸਹਾਇਤਾ ਮਿਲ ਸਕਦੀ ਹੈ – ਸਹਾਇਤਾ ਪ੍ਰਾਪਤ ਕਰਨ ਲਈ ਤੁਹਾਨੂੰ ਆਸਟ੍ਰੇਲੀਆ ਦਾ ਨਾਗਰਿਕ ਜਾਂ ਸਥਾਈ ਵਸਨੀਕ ਹੋਣ ਦੀ ਲੋੜ ਨਹੀਂ ਹੈ।

ਜੇ ਤੁਹਾਨੂੰ ਕੋਰੋਨਾਵਾਇਰਸ (COVID-19) ਹੋਣ ਦੀ ਪੁਸ਼ਟੀ ਹੁੰਦੀ ਹੈ, ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਹੋ, ਜਿਸ ਨੂੰ ਕੋਰੋਨਾਵਾਇਰਸ (COVID-19) ਹੋਇਆ ਹੈ, ਤਾਂ ਤੁਹਾਨੂੰ ਵਧੇਰੇ ਸਮੇਂ ਲਈ ਆਪਣੇ ਆਪ ਨੂੰ ਵੱਖਰੇ ਰੱਖਣ ਦੀ ਲੋੜ ਪਵੇਗੀ। ਅਤੇ ਤੁਸੀਂ 1500 ਡਾਲਰ ਸਹਾਇਤਾ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ।

ਵਿਕਟੋਰੀਆ ਦੀ ਸਰਕਾਰ ਉਹਨਾਂ ਕਾਮਿਆਂ ਵਾਸਤੇ ਇਹ ਵਿੱਤੀ ਸਹਾਇਤਾ ਵੀ ਪ੍ਰਦਾਨ ਕਰ ਰਹੀ ਹੈ, ਜਿੰਨ੍ਹਾਂ ਨੂੰ ਉਹਨਾਂ ਬੱਚਿਆਂ ਦੀ ਦੇਖਭਾਲ ਕਰਨ ਦੀ ਲੋੜ ਹੈ, ਜਿੰਨ੍ਹਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ, ਜੇ ਤੁਸੀਂ ਕੰਮ ਉੱਤੇ ਨਹੀਂ ਜਾ ਸਕਦੇ ਅਤੇ ਤਨਖਾਹਾਂ ਗੁਆ ਬੈਠੇਗੇ, ਤਾਂ ਤੁਸੀਂ ਵੀ ਸਹਾਇਤਾ ਪ੍ਰਾਪਤ ਕਰ ਸਕਦੇ ਹੋ।

ਵਧੇਰੇ ਜਾਣਕਾਰੀ ਵਾਸਤੇ ਜਾਂ ਅਰਜ਼ੀ ਦੇਣ ਲਈ, ਕੋਰੋਨਾਵਾਇਰਸ ਹੋਟਲਾਈਨ ਨੂੰ 1800 675 398 ਉੱਤੇ ਫੋਨ ਕਰੋ ਜਾਂ

visit www.dhhs.vic.gov.au/covid-19-worker-support-payment ਉੱਤੇ ਜਾਓ।

For information in other languages, scan the QR code or visit

DHHS.vic – [Translated resources - coronavirus \(COVID-19\)](#)

<https://www.dhhs.vic.gov.au/translations>

If you need an interpreter, call TIS National on 131 450

For any questions

Coronavirus hotline 1800 675 398 (24 hours)

Please keep Triple Zero (000) for emergencies only

To receive this document in another format phone 1300 651 160 using the National Relay Service 13 36 77 if required, or [email Emergency Management Communications](mailto:em.comms@dhhs.vic.gov.au) <em.comms@dhhs.vic.gov.au>.

Authorised and published by the Victorian Government, 1 Treasury Place, Melbourne.

© State of Victoria, Australia, Department of Health and Human Services, 16 October 2020.

Available at <https://www.dhhs.vic.gov.au/translations>

OFFICIAL



Health
and Human
Services